

ਪੰਜਾਂ ਵਿਕਟੋਰੀਆ ਵਾਸੀਆਂ ਵਿੱਚੋਂ ਲੱਗਭੱਗ ਇਕ ਵਿਅਕਤੀ ਕਿਸੇ ਇਕ ਸਾਲ ਦੌਰਾਨ ਦਿਮਾਗੀ ਬਿਮਾਰੀ ਦਾ ਸਾਮ੍ਹਣਾ ਕਰੇਗਾ।

ਵਿਕਟੋਰੀਆ ਦੀ ਦਿਮਾਗੀ ਸਿਹਤ ਪ੍ਰਣਾਲੀ ਉਹਨਾਂ ਲੋਕਾਂ ਦੀ ਮਦਦ ਕਰਨ ਵਿੱਚ ਨਾਕਾਮ ਰਹੀ ਹੈ ਜਿੰਨ੍ਹਾਂ ਨੂੰ ਵਧੀਆ ਕੁਆਲਿਟੀ ਦੇ ਇਲਾਜ, ਸੰਭਾਲ ਅਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਹੈ।

ਮੌਜੂਦਾ ਪ੍ਰਣਾਲੀ ਨੂੰ ਟੁੱਟਿਆ ਹੋਇਆ ਮੰਨਿਆ ਜਾ ਸਕਦਾ ਹੈ।

ਇਸ ਲਈ ਵਿਕਟੋਰੀਆ ਦੀ ਸਰਕਾਰ ਨੇ ਵਿਕਟੋਰੀਆ ਦੀ ਦਿਮਾਗੀ ਸਿਹਤ ਪ੍ਰਣਾਲੀ ਵਾਸਤੇ ਰੋਇਲ ਕਮਿਸ਼ਨ ਸਥਾਪਿਤ ਕੀਤਾ ਹੈ। ਹੁਣ ਤੱਕ ਵਿਕਟੋਰੀਆ ਦੇ ਭਾਈਚਾਰੇ ਵੱਲੋਂ 8,200 ਤੋਂ ਵੱਧ ਯੋਗਦਾਨ ਪਾਏ ਗਏ ਹਨ।

ਅੰਤਰਿਮ ਰਿਪੋਰਟ ਹੁਣ ਜਨਤਾ ਲਈ ਉਪਲਬਧ ਹੈ।

ਇਹ ਅਖੀਰਲੀ ਰਿਪੋਰਟ ਨਹੀਂ ਹੈ। ਪਰ ਇਸ ਨੇ ਤੁਰੰਤ ਲੋੜਾਂ ਦਾ ਜਵਾਬ ਦੇਣਾ ਸ਼ੁਰੂ ਕਰਨ ਵਾਸਤੇ ਕੁਝ ਸਿਫਾਰਸ਼ਾਂ ਕੀਤੀਆਂ ਹਨ। ਇਹ ਸਾਰੀ ਪ੍ਰਣਾਲੀ ਦੇ ਸੁਧਾਰਾਂ ਵਾਸਤੇ ਰਾਹ ਪੱਧਰਾ ਕਰਨ ਵਿੱਚ ਸਹਾਇਤਾ ਕਰੇਗਾ ਜੋ ਕਿ ਕਮਿਸ਼ਨਰ ਦੀ ਅਖੀਰਲੀ ਰਿਪੋਰਟ ਤੋਂ ਬਾਅਦ ਹੋਣਗੇ।

ਵਿਕਟੋਰੀਆ ਦੀ ਸਰਕਾਰ ਕਮਿਸ਼ਨਰ ਵੱਲੋਂ ਸੁਝਾਈਆਂ ਗਈਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।

ਅੰਤਰਿਮ ਰਿਪੋਰਟ ਵਿੱਚਲੀਆਂ ਸਿਫਾਰਸ਼ਾਂ ਵਿੱਚ ਸ਼ਾਮਲ ਹਨ:

- ਦਿਮਾਗੀ ਸਿਹਤ ਅਤੇ ਭਲਾਈ ਵਾਸਤੇ ਵਿਕਟੋਰੀਆ ਦਾ ਸਹਿਯੋਗੀ ਕੇਂਦਰ ਸਥਾਪਤ ਕਰਨਾ
- ਘਾਤਕ ਦਿਮਾਗੀ ਸਿਹਤ ਵਾਸਤੇ 170 ਹੋਰ ਬਿਸਤਰਿਆਂ ਦਾ ਪ੍ਰਬੰਧ ਕਰਨਾ
- ਆਤਮ ਹੱਤਿਆ ਦੀ ਕੇਸ਼ਿਸ਼ ਤੋਂ ਬਾਅਦ ਲੋਕਾਂ ਵਾਸਤੇ ਸੰਭਾਲ ਅਤੇ ਸਹਿਯੋਗ ਦੇ ਪ੍ਰਬੰਧ ਨੂੰ ਵਧਾਉਣਾ
- ਇਕ ਰਿਹਾਇਸ਼ੀ ਸੇਵਾ ਤਿਆਰ ਕਰਨੀ ਜੋ ਕਿ ਸਾਮ੍ਹਣਾ ਕਰ ਚੁੱਕੇ ਲੋਕਾਂ ਵੱਲੋਂ ਬਣਾਈ ਅਤੇ ਪ੍ਰਦਾਨ ਕੀਤੀ ਗਈ ਹੈ ਅਤੇ ਸਾਮ੍ਹਣਾ ਕਰ ਚੁੱਕੇ ਕਾਮਿਆਂ ਦੀ ਗਿਣਤੀ ਵਧਾਉਣਾ
- ਵਿਕਟੋਰੀਆ ਦੇ ਮੂਲ ਵਾਸੀਆਂ ਲਈ ਰਾਜ ਭਰ ਵਿੱਚ ਸੇਵਾਵਾਂ ਨੂੰ ਵਧਾਉਣਾ
- ਦਿਮਾਗੀ ਸਿਹਤ ਦਾ ਇਲਾਜ ਕਰਨ ਵਾਲਿਆਂ ਦੀ ਗਿਣਤੀ ਵਧਾਉਣਾ ਅਤੇ ਨੇਤਾ ਤਿਆਰ ਕਰਨੇ
- ਦਿਮਾਗੀ ਸਿਹਤ ਵਾਸਤੇ ਨਿਵੇਸ਼ ਵਿੱਚ ਵੱਡੇ ਵਾਧੇ ਨੂੰ ਨਿਸ਼ਚਤ ਕਰਨਾ
- ਅਤੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਸ਼ੁਰੂ ਕਰਨ ਲਈ ਇਕ ਸਮਰਪਿਤ ਦਫਤਰ ਬਣਾਉਣਾ।

ਸਾਡਾ ਕੰਮ ਇੱਥੇ ਖਤਮ ਨਹੀਂ ਹੁੰਦਾ ਹੈ। ਅਸੀਂ ਅਖੀਰਲੀ ਰਿਪੋਰਟ ਅਕਤੂਬਰ 2020 ਵਿੱਚ ਦੇਵਾਂਗੇ, ਜੋ ਕਿ ਦਿਮਾਗੀ ਸਿਹਤ ਨਾਲ ਰਹਿ ਰਹੇ ਲੋਕਾਂ, ਉਹਨਾਂ ਦੇ ਪਰਿਵਾਰਾਂ, ਸੰਭਾਲ ਕਰਨ ਵਾਲਿਆਂ ਅਤੇ ਭਾਈਚਾਰੇ ਦੇ ਲੋਕਾਂ ਲਈ ਵਿਕਟੋਰੀਆ ਦੀ ਦਿਮਾਗੀ ਸਿਹਤ ਪ੍ਰਣਾਲੀ ਵਿੱਚ ਬਦਲਾਵਾਂ ਵਾਸਤੇ ਸਾਹਸੀ ਅਤੇ ਪਰਗਤੀਸ਼ੀਲ ਦ੍ਰਿਸ਼ਟੀਕੋਣ ਪੇਸ਼ ਕਰੇਗੀ।